

GREENWAYS SCHOOL

MORINDA-CHAMKAUR SAHIB ROAD, RURKI HEERAN

*Holidays
Home-Work*

Session 2023-24



Class - VII

English

* Learn all textual question answers of chapters those we have already done.

* Practice of ch 1/2/3 of Grammar also .

* Practice on Focus on Exam on given worksheets no.

Reading section.....page no .9, 10 ,11 12, 18, 19,20, 21,22.

Grammar section page no.118,119,120,121,129, 130.

*Do some activities as follows:

Roll no. 1 to 7 have to make chart on Sentence and kinds of Sentences.

Roll no. 8 to 14 have to make chart on Verbs and Types of Verbs .

Roll no. 15 to 21 Adjectives and types of Adjectives.

Social Science

1- Revise following chapters and their exercise completed till now:

- Environment,
- What , when, where, How.

2- Write down about the name's of Medieval Ruler's

3- Prepare a map of India showing all our neighboring countries in different colors and their name and capital.

4- Prepare a map of India with name of all the States and their Capitals.

5- Prepare a colorful chart on any one of these topics:

- Components of Environment,
- Interior of the Earth, Rock Cycle.

Math

- (1) Do Chapter no. 5 (lines and angles) from NCERT (Ex. 5.1 and Ex.5.2)
- (2.) Do. Activity 3 and 4 on lab manual.
- (3) one chart related with mathematics .

Science

Answer the following questions:

1. Define saprotrophs.



2. Define Parasites.



3. Define Insectivorous.



4. Give a brief description of the process of synthesis of food in green plants.

5. Unscramble the following to form terms related to modes of nutrition.

(i). RASPAEIT

(ii). ROPEHYTSAP

(iii). TOROPHAUT


(iv). SIBIOMSYS

6. What do you mean by plaque and tooth decay.



7. Explain the movement of the food in the oesophagus of the alimentary canal with the help of diagram.

8. Explain types of teeth.



And also give some suggestions for the proper care of teeth and gums.

Hindi

- 1 इंटरनेट की सहायता से किसी ऐसे व्यक्ति के बारे में जानकारी प्राप्त कीजिए, जिसने अपने साहस परिश्रम एवं बुद्धिमानी के बल पर सफलता प्राप्त की हो उन्होंने किस तरह से समस्याओं का सामना किया इसके बारे में भी जाने के लिए, किन्हीं तीन व्यक्तियों के बारे में अपनी कॉपी पर लिखें। (चित्र के साथ)
2. पास्टिक बैग (पॉलिथीन) का उपयोग करके उससे कोई चित्र बनाए और उसको अपनी कॉपी पर चिपकाए और उस चित्र के बारे में 5 पंक्तियां भी लिखें।
3. अपनी व्याकरण की किताब के पेज नंबर 31,32,47,48,54,56,57,59,60,101,103,105 बुक में ही करें (पेंसिल के साथ)
4. पाठ 1 से 4 के प्रश्न उत्तर याद करें।
5. पत्र , अनुच्छेद याद करें।

Punjabi

ਪਾਠ ਪੁਸਤਕ 'ਗੁਣਤਾਸ'

ਕਿਤਾਬ ਪੰਨਾ ਨੰਬਰ:- 22, 33, 36, 49, 55, ਅਤੇ 62 ਉਤੇ ਲਿਖਤ ਰਚਨਾਤਮਕ ਕਾਰਜ ਨੋਟ ਬੁੱਕ ਵਿੱਚ ਲਿਖੋ।

ਲੇਖ:- ਸਾਡਾ ਪੰਜਾਬ, ਪੜ੍ਹਾਈ ਵਿੱਚ ਖੇਡਾਂ ਦਾ ਸਥਾਨ ਅਤੇ ਵਿਦਿਆਰਥੀ ਤੇ ਫੈਸ਼ਨ । ਵਿਆਕਰਨ ਨੋਟ ਬੁੱਕ ਵਿੱਚ ਲਿਖੋ।

ਨੋਟ:- ਵਾਤਾਵਰਣ ਦਿਵਸ 5 ਜੂਨ ਤੇ 'ਤੇ ਆਪਣੇ ਘਰ ਦੇ ਨੇੜੇ ਛਾਂਦਾਰ ਬੂਟੇ ਲਗਾਓ ਤੇ ਤਸਵੀਰਾਂ ਖਿੱਚ ਕੇ ਸਕਰੈਪ ਬੁੱਕ ਵਿੱਚ ਪੇਸਟ ਕਰੋ।

Computer

- Make a Chart on Different types of Search Engines (Roll no 1-6)
- Make a Chart on Different types of Internet Services (Roll no 7-13)
- Make a Chart on Different types of Charts in Excel (Roll no 14 to 21)

Q1. Fill the correct word in the blanks.

Booting, Mouse pointer, Start, Windows, Operating system

- _____ is the most common operating system.
- _____ controls overall working of the computer.
- The _____ button is found on the extreme left corner of the taskbar.
- _____ is the process in which operating system is loaded into computer's memory.

Q2. Unscramble the scrambled words:

- ESUOM _____
- NSDOWIW _____
- INGARTEPO MESYTS _____
- RTSATER _____
- KEDSOPT _____

1. Fill in the blanks with suitable words.

- (i) Abacus is used for doing _____ calculations.
- (ii) _____ is a mechanical calculator that only perform additions and subtraction.
- (iii) Fourth Generation computer works on _____
- (iv) _____ was the first General Purpose Computer
- (v) _____ overlays virtual objects on the real-world environment.



2. Match the Following Generations of computers by drawing lines:

FIRST GENERATION

SECOND GENERATION

THIRD GENERATION

FORTH GENERATION

FIFTH GENERATION

TRANSISTOR

VACUUM
TUBES

AI

MICRO
PROCESSOR

IC